

 Print Page

Sri Guru Granth Sahib

Displaying 739 of

ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥

Kar Kirapaa Mohi Saadhhasang Dheejai ||4||

Have Mercy upon me, and bless me with the Saadh Sangat, the Company of the Holy. ||4||

ਸੁਹੀ (ਮਃ ੫) (੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧

Raag Suhi Guru Arjan Dev

ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥

Tho Kishh Paaeeai Jo Hooeai Raenaa ||

He alone obtains something, who becomes the dust under the feet of all.

ਸੁਹੀ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧

Raag Suhi Guru Arjan Dev

ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥

Jisehi Bujhaaeae This Naam Lainaa ||1|| Rehaao ||2||8||

And he alone repeats the Naam, whom God causes to understand. ||1||Pause||2||8||

ਸੁਹੀ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧

Raag Suhi Guru Arjan Dev

ਸੁਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩੯

ਘਰ ਮਹਿ ਠਾਕੁਰੁ ਨਦਰਿ ਨ ਆਵੈ ॥

Ghar Mehi Thaakur Nadhar N Aavai ||

Within the home of his own self, he does not even come to see his Lord and Master.

ਸੁਹੀ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੨

Raag Suhi Guru Arjan Dev

ਗਲ ਮਹਿ ਪਾਹਣੁ ਲੈ ਲਟਕਾਵੈ ॥੧॥

Gal Mehi Paahan Lai Lattakaavai ||1||

And yet, around his neck, he hangs a stone god. ||1||

ਸੁਹੀ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੨

Raag Suhi Guru Arjan Dev

ਭਰਮੇ ਭੂਲਾ ਸਾਕਤੁ ਫਿਰਤਾ ॥

Bharamae Bhoolaa Saakath Firathaa ||

The faithless cynic wanders around, deluded by doubt.

ਸੁਹੀ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੩

Raag Suhi Guru Arjan Dev

ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥

Neer Birolai Khap Khap Marathaa ||1|| Rehaao ||

He churns water, and after wasting his life away, he dies. ||1||Pause||

ਸੁਹੀ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੩

Raag Suhi Guru Arjan Dev

ਜਿਸੁ ਪਾਹਣ ਕਉ ਠਾਕੁਰੁ ਕਹਤਾ ॥

Jis Paahan Ko Thaakur Kehathaa ||

That stone, which he calls his god,

ਸੁਹੀ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੩

Raag Suhi Guru Arjan Dev

ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥

Ouhu Paahan Lai Ous Ko Ddubathaa ||2||

That stone pulls him down and drowns him. ||2||

ਸੁਹੀ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੪

Raag Suhi Guru Arjan Dev

ਗੁਨਹਗਾਰ ਲੂਣ ਹਰਾਮੀ ॥

Gunehagaar Loon Haraamee ||

O sinner, you are untrue to your own self;

ਸੁਹੀ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੪

Raag Suhi Guru Arjan Dev

ਪਾਹਣ ਨਾਵ ਨ ਪਾਰਗਿਰਾਮੀ ॥੩॥

Paahan Naav N Paaragiraamee ||3||

A boat of stone will not carry you across. ||3||

ਸੁਹੀ (ਮਃ ੫) (੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੪

Raag Suhi Guru Arjan Dev

ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥

Gur Mil Naanak Thaakur Jaathaa ||

Meeting the Guru, O Nanak, I know my Lord and Master.

ਸੁਹੀ (ਮਃ ੫) (੯) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੫

Raag Suhi Guru Arjan Dev

ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੪॥੩॥੯॥

Jal Thhal Meheal Pooran Bidhhaathaa ||4||3||9||

The Perfect Architect of Destiny is pervading and permeating the water, the land and the sky. ||4||3||9||

ਸੁਹੀ (ਮਃ ੫) (੯) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੫

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩੯

ਲਾਲਨੁ ਰਾਵਿਆ ਕਵਨ ਗਤੀ ਰੀ ॥

Laalan Raaviaa Kavan Gathee Ree ||

How have you enjoyed your Dear Beloved?

ਸੁਹੀ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੬

Raag Suhi Guru Arjan Dev

ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥

Sakhee Bathaavahu Mujhehi Mathee Ree ||1||

O sister, please teach me, please show me. ||1||

ਸੁਹੀ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੬

Raag Suhi Guru Arjan Dev

ਸੂਹਬ ਸੂਹਬ ਸੂਹਵੀ ॥

Soohab Soohab Soohavee ||

Crimson, crimson, crimson -

ਸੁਹੀ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੬

Raag Suhi Guru Arjan Dev

ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥

Apanae Preetham Kai Rang Rathee ||1|| Rehaao ||

This is the color of the soul-bride who is imbued with the Love of her Beloved. ||1||Pause||

ਸੁਹੀ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੭

Raag Suhi Guru Arjan Dev

ਪਾਵ ਮਲੋਵਉ ਸੰਗਿ ਨੈਨ ਭਤੀਰੀ ॥

Paav Malovo Sang Nain Bhatheeree ||

I wash Your Feet with my eye-lashes.

ਸੁਹੀ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੭

Raag Suhi Guru Arjan Dev

ਜਹਾ ਪਠਾਵਹੁ ਜਾਂਉ ਤਤੀ ਰੀ ॥੨॥

Jehaa Pathaavahu Jaano Thathee Ree ||2||

Wherever You send me, there I will go. ||2||

ਸੁਹੀ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੭

Raag Suhi Guru Arjan Dev

ਜਪ ਤਪ ਸੰਜਮ ਦੇਉ ਜਤੀ ਰੀ ॥

Jap Thap Sanjam Dhaeo Jathee Ree ||

I would trade meditation, austerity, self-discipline and celibacy,

ਸੁਹੀ (ਮਃ ੫) (੧੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੮

Raag Suhi Guru Arjan Dev

ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥੩॥

Eik Nimakh Milaavahu Mohi Praanapathee Ree ||3||

If I could only meet the Lord of my life, for even an instant. ||3||

ਸੁਹੀ (ਮਃ ੫) (੧੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੮

Raag Suhi Guru Arjan Dev

ਮਾਣੁ ਤਾਣੁ ਅਹੰਬੁਧਿ ਹਤੀ ਰੀ ॥

Maan Thaan Ahanbudhh Hathee Ree ||

She who eradicates her self-conceit, power and arrogant intellect,

ਸੁਹੀ (ਮਃ ੫) (੧੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੮

Raag Suhi Guru Arjan Dev

ਸਾ ਨਾਨਕ ਸੋਹਾਗਵਤੀ ਰੀ ॥੪॥੪॥੧੦॥

Saa Naanak Sohaagavathee Ree ||4||4||10||

O Nanak, is the true soul-bride. ||4||4||10||

ਸੁਹੀ (ਮਃ ੫) (੧੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੯

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩੯

ਤੂੰ ਜੀਵਨੁ ਤੂੰ ਪ੍ਰਾਨ ਅਧਾਰਾ ॥

Thoon Jeevan Thoon Praan Adhhaaraa ||

You are my Life, the very Support of my breath of life.

ਸੁਹੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੯

Raag Suhi Guru Arjan Dev

ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥੧॥

Thujh Hee Paekh Paekh Man Saadhhaaraa ||1||

Gazing upon You, beholding You, my mind is soothed and comforted. ||1||

ਸੁਹੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੦

Raag Suhi Guru Arjan Dev

ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ ॥

Thoon Saajan Thoon Preetham Maeraa ||

You are my Friend, You are my Beloved.

ਸੁਹੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੦

Raag Suhi Guru Arjan Dev

ਚਿਤਹਿ ਨ ਬਿਸਰਹਿ ਕਾਹੂ ਬੇਰਾ ॥੧॥ ਰਹਾਉ ॥

Chithehi N Bisarehi Kaahoo Baeraa ||1|| Rehaao ||

I shall never forget You. ||1||Pause||

ਸੁਹੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੦

Raag Suhi Guru Arjan Dev

ਬੈ ਖਰੀਦੁ ਹਉ ਦਾਸਰੋ ਤੇਰਾ ॥

Bai Khareedh Ho Dhaasaro Thaeraa ||

I am Your indentured servant; I am Your slave.

ਸੁਹੀ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੧

Raag Suhi Guru Arjan Dev

ਤੂੰ ਭਾਰੋ ਠਾਕੁਰੁ ਗੁਣੀ ਗਹੇਰਾ ॥੨॥

Thoon Bhaaro Thaakur Gunee Gehaeraa ||2||

You are my Great Lord and Master, the treasure of excellence. ||2||

ਸੁਹੀ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੧

Raag Suhi Guru Arjan Dev

ਕੋਟਿ ਦਾਸ ਜਾ ਕੈ ਦਰਬਾਰੇ ॥

Kott Dhaas Jaa Kai Dharabaarae ||

There are millions of servants in Your Court - Your Royal Darbaar.

ਸੁਹੀ (ਮਃ ੫) (੧੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੧

Raag Suhi Guru Arjan Dev

ਨਿਮਖ ਨਿਮਖ ਵਸੈ ਤਿਨ੍ ਨਾਲੇ ॥੩॥

Nimakh Nimakh Vasai Thinh Naalae ||3||

Each and every instant, You dwell with them. ||3||

ਸੁਹੀ (ਮਃ ੫) (੧੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੧

Raag Suhi Guru Arjan Dev

ਹਉ ਕਿਛੁ ਨਾਹੀ ਸਭੁ ਕਿਛੁ ਤੇਰਾ ॥

Ho Kishh Naahee Sabh Kishh Thaeraa ||

I am nothing; everything is Yours.

ਸੁਹੀ (ਮਃ ੫) (੧੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੨

Raag Suhi Guru Arjan Dev

ਓਤਿ ਪੋਤਿ ਨਾਨਕ ਸੰਗਿ ਬਸੇਰਾ ॥੪॥੫॥੧੧॥

Outh Poth Naanak Sang Basaeraa ||4||5||11||

Through and through, You abide with Nanak. ||4||5||11||

ਸੁਹੀ (ਮਃ ੫) (੧੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੨

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩੯

ਸੂਖ ਮਹਲ ਜਾ ਕੇ ਊਚ ਦੁਆਰੇ ॥

Sookh Mehal Jaa Kae Ooch Dhuaarae ||

His Mansions are so comfortable, and His gates are so lofty.

ਸੁਹੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੩

Raag Suhi Guru Arjan Dev

ਤਾ ਮਹਿ ਵਾਸਹਿ ਭਗਤ ਪਿਆਰੇ ॥੧॥

Thaa Mehi Vaasehi Bhagath Piaarae ||1||

Within them, His beloved devotees dwell. ||1||

ਸੁਹੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੩

Raag Suhi Guru Arjan Dev

ਸਹਜ ਕਥਾ ਪ੍ਰਭ ਕੀ ਅਤਿ ਮੀਠੀ ॥

Sehaj Kathhaa Prabh Kee Ath Meethee ||

The Natural Speech of God is so very sweet.

ਸੁਹੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੩

Raag Suhi Guru Arjan Dev

ਵਿਰਲੈ ਕਾਹੂ ਨੇਤ੍ਰਹੁ ਡੀਠੀ ॥੧॥ ਰਹਾਉ ॥

Viralai Kaahoo Naethrahu Ddeethee ||1|| Rehaao ||

How rare is that person, who sees it with his eyes. ||1||Pause||

ਸੁਹੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੪

Raag Suhi Guru Arjan Dev

ਤਹ ਗੀਤ ਨਾਦ ਅਖਾਰੇ ਸੰਗਾ ॥

Theh Geeth Naadh Akhaarae Sangaa ||

There, in the arena of the congregation, the divine music of the Naad, the sound current, is sung.

ਸੁਹੀ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੪

Raag Suhi Guru Arjan Dev

ਉਹਾ ਸੰਤ ਕਰਹਿ ਹਰਿ ਰੰਗਾ ॥੨॥

Oohaa Santh Karehi Har Rangaa ||2||

There, the Saints celebrate with their Lord. ||2||

ਸੁਹੀ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੪

Raag Suhi Guru Arjan Dev

ਤਹ ਮਰਣੁ ਨ ਜੀਵਣੁ ਸੋਗੁ ਨ ਹਰਖਾ ॥

Theh Maran N Jeevan Sog N Harakhaa ||

Neither birth nor death is there, neither pain nor pleasure.

ਸੁਹੀ (ਮਃ ੫) (੧੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੫

Raag Suhi Guru Arjan Dev

ਸਾਚ ਨਾਮ ਕੀ ਅੰਮ੍ਰਿਤ ਵਰਖਾ ॥੩॥

Saach Naam Kee Anmrith Varakhaa ||3||

The Ambrosial Nectar of the True Name rains down there. ||3||

ਸੁਹੀ (ਮਃ ੫) (੧੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੫

Raag Suhi Guru Arjan Dev

ਗੁਹਜ ਕਥਾ ਇਹ ਗੁਰ ਤੇ ਜਾਣੀ ॥

Guhaj Kathhaa Eih Gur Thae Jaanee ||

From the Guru, I have come to know the mystery of this speech.

ਸੁਹੀ (ਮਃ ੫) (੧੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੫

Raag Suhi Guru Arjan Dev

ਨਾਨਕੁ ਬੋਲੈ ਹਰਿ ਹਰਿ ਬਾਣੀ ॥੪॥੬॥੧੨॥

Naanak Bolai Har Har Baanee ||4||6||12||

Nanak speaks the Bani of the Lord, Har, Har. ||4||6||12||

ਸੁਹੀ (ਮਃ ੫) (੧੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੬

Raag Suhi Guru Arjan Dev

ਸੁਹੀ ਮਹਲਾ ੫ ॥

Soohee Mehalaa 5 ॥

Soohee, Fifth Mehl:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩੯

ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥

Jaa Kai Dharas Paap Kott Outhaarae ॥

By the Blessed Vision of their Darshan, millions of sins are erased.

ਸੁਹੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੬

Raag Suhi Guru Arjan Dev

ਭੇਟਤ ਸੰਗਿ ਇਹੁ ਭਵਜਲੁ ਤਾਰੇ ॥੧॥

Bhaettath Sang Eihu Bhavajal Tharae ॥1॥

Meeting with them, this terrifying world-ocean is crossed over ॥1॥

ਸੁਹੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੭

Raag Suhi Guru Arjan Dev

ਓਇ ਸਾਜਨ ਓਇ ਮੀਤ ਪਿਆਰੇ ॥

Oue Saajan Oue Meeth Piaarae ॥

They are my companions, and they are my dear friends,

ਸੁਹੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੭

Raag Suhi Guru Arjan Dev

ਜੋ ਹਮ ਕਉ ਹਰਿ ਨਾਮੁ ਚਿਤਾਰੇ ॥੧॥ ਰਹਾਉ ॥

Jo Ham Ko Har Naam Chithaarae ॥1॥ Rehaao ॥

Who inspire me to remember the Lord's Name. ॥1॥Pause॥

ਸੁਹੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੭

Raag Suhi Guru Arjan Dev

ਜਾ ਕਾ ਸਬਦੁ ਸੁਨਤ ਸੁਖ ਸਾਰੇ ॥

Jaa Kaa Sabadh Sunath Sukh Saarae ॥

Hearing the Word of His Shabad, I am totally at peace.

ਸੁਹੀ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੮

Raag Suhi Guru Arjan Dev

ਜਾ ਕੀ ਟਹਲ ਜਮਦੂਤ ਬਿਦਾਰੇ ॥੨॥

Jaa Kee Ttehal Jamadhooth Bidhaarae ॥2॥

When I serve Him, the Messenger of Death is chased away. ||2||

ਸੁਹੀ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੮

Raag Suhi Guru Arjan Dev

ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥

Jaa Kee Dhheerak Eis Manehi Sadhhaarae ||

His comfort and consolation soothes and supports my mind.

ਸੁਹੀ (ਮਃ ੫) (੧੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੮

Raag Suhi Guru Arjan Dev

ਜਾ ਕੈ ਸਿਮਰਣਿ ਮੁਖ ਉਜਲਾਰੇ ॥੩॥

Jaa Kai Simaran Mukh Ujlaarae ||3||

Remembering Him in meditation, my face is radiant and bright. ||3||

ਸੁਹੀ (ਮਃ ੫) (੧੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੮

Raag Suhi Guru Arjan Dev

ਪ੍ਰਭ ਕੇ ਸੇਵਕ ਪ੍ਰਭਿ ਆਪਿ ਸਵਾਰੇ ॥

Prabh Kae Saevak Prabh Aap Savaarae ||

God embellishes and supports His servants.

ਸੁਹੀ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੮

Raag Suhi Guru Arjan Dev

ਸਰਣਿ ਨਾਨਕ ਤਿਨ੍ ਸਦ ਬਲਿਹਾਰੇ ॥੪॥੭॥੧੩॥

Saran Naanak Thinh Sadh Balihaarae ||4||7||13||

Nanak seeks the Protection of their Sanctuary; he is forever a sacrifice to them. ||4||7||13||

ਸੁਹੀ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੯ ਪੰ. ੧੮

Raag Suhi Guru Arjan Dev